

 Print Page

Sri Guru Granth Sahib

Displaying 1149 of

ਮੂਲ ਬਿਨਾ ਸਾਖਾ ਕਤ ਆਹੈ ॥੧॥

Mool Binaa Saakhaa Kath Aahai ||1||

But without roots, how can there be any branches? ||1||

ਭੈਰਉ (ਮਃ ੫) (੪੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧

Raag Bhaira-o Guru Arjan Dev

ਗੁਰੁ ਗੋਵਿੰਦੁ ਮੇਰੇ ਮਨ ਧਿਆਇ ॥

Gur Govindh Maerae Man Dhhiaae ||

O my mind, meditate on the Guru, the Lord of the Universe.

ਭੈਰਉ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧

Raag Bhaira-o Guru Arjan Dev

ਜਨਮ ਜਨਮ ਕੀ ਮੈਲੁ ਉਤਾਰੈ ਬੰਧਨ ਕਾਟਿ ਹਰਿ ਸੰਗਿ ਮਿਲਾਇ ॥੧॥ ਰਹਾਉ ॥

Janam Janam Kee Mail Outhaarai Bandhhan Kaatt Har Sang Milaae ||1|| Rehaao ||

The filth of countless incarnations shall be washed away. Breaking your bonds, you shall be united with the Lord. ||1||Pause||

ਭੈਰਉ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੨

Raag Bhaira-o Guru Arjan Dev

ਤੀਰਥਿ ਨਾਇ ਕਹਾ ਸੁਚਿ ਸੈਲੁ ॥

Theerathh Naae Kehaa Such Sail ||

How can a stone be purified by bathing at a sacred shrine of pilgrimage?

ਭੈਰਉ (ਮਃ ੫) (੪੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੨

Raag Bhaira-o Guru Arjan Dev

ਮਨ ਕਉ ਵਿਆਪੈ ਹਉਮੈ ਮੈਲੁ ॥

Man Ko Viaapai Houmai Mail ||

The filth of egotism clings to the mind.

ਭੈਰਉ (ਮਃ ੫) (੪੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੨

Raag Bhaira-o Guru Arjan Dev

ਕੋਟਿ ਕਰਮ ਬੰਧਨ ਕਾ ਮੂਲੁ ॥

Kott Karam Bandhhan Kaa Mool ||

Millions of rituals and actions taken are the root of entanglements.

ਭੈਰਉ (ਮਃ ੫) (੪੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੯ ਪੰ. ੩

Raag Bhaira-o Guru Arjan Dev

ਹਰਿ ਕੇ ਭਜਨ ਬਿਨੁ ਬਿਰਥਾ ਪੁਲੁ ॥੨॥

Har Kae Bhajan Bin Birathhaa Pool ||2||

Without meditating and vibrating on the Lord, the mortal gathers only worthless bundles of straw. ||2||

ਭੈਰਉ (ਮਃ ੫) (੪੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੯ ਪੰ. ੩

Raag Bhaira-o Guru Arjan Dev

ਬਿਨੁ ਖਾਏ ਬੂਝੈ ਨਹੀ ਭੂਖ ॥

Bin Khaaeae Boojhai Nehee Bhookh ||

Without eating, hunger is not satisfied.

ਭੈਰਉ (ਮਃ ੫) (੪੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੯ ਪੰ. ੪

Raag Bhaira-o Guru Arjan Dev

ਰੋਗੁ ਜਾਇ ਤਾਂ ਉਤਰਹਿ ਦੁਖ ॥

Rog Jaae Thaan Outharehi Dhookh ||

When the disease is cured, then the pain goes away.

ਭੈਰਉ (ਮਃ ੫) (੪੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੯ ਪੰ. ੪

Raag Bhaira-o Guru Arjan Dev

ਕਾਮ ਕ੍ਰੋਧ ਲੋਭ ਮੋਹਿ ਬਿਆਪਿਆ ॥

Kaam Krodhh Lobh Mohi Biaapiaa ||

The mortal is engrossed in sexual desire, anger, greed and attachment.

ਭੈਰਉ (ਮਃ ੫) (੪੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੯ ਪੰ. ੪

Raag Bhaira-o Guru Arjan Dev

ਜਿਨਿ ਪ੍ਰਭਿ ਕੀਨਾ ਸੋ ਪ੍ਰਭੁ ਨਹੀ ਜਾਪਿਆ ॥੩॥

Jin Prabh Keenaa So Prabh Nehee Jaapiaa ||3||

He does not meditate on God, that God who created him. ||3||

ਭੈਰਉ (ਮਃ ੫) (੪੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੯ ਪੰ. ੪

Raag Bhaira-o Guru Arjan Dev

ਧਨੁ ਧਨੁ ਸਾਧ ਧੰਨੁ ਹਰਿ ਨਾਉ ॥

Dhhan Dhhan Saadhh Dhann Har Naao ||

Blessed, blessed is the Holy Saint, and blessed is the Name of the Lord.

ਭੈਰਉ (ਮਃ ੫) (੪੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੯ ਪੰ. ੫

Raag Bhaira-o Guru Arjan Dev

ਆਠ ਪਹਰ ਕੀਰਤਨੁ ਗੁਣ ਗਾਉ ॥

Aath Pehar Keerathan Gun Gao ||

Twenty-four hours a day, sing the Kirtan, the Glorious Praises of the Lord.

ਭੈਰਉ (ਮਃ ੫) (੪੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੫

Raag Bhaira-o Guru Arjan Dev

ਧਨੁ ਹਰਿ ਭਗਤਿ ਧਨੁ ਕਰਣੈਹਾਰ ||

Dhhan Har Bhagath Dhhan Karanaihaar ||

Blessed is the devotee of the Lord, and blessed is the Creator Lord.

ਭੈਰਉ (ਮਃ ੫) (੪੫) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੫

Raag Bhaira-o Guru Arjan Dev

ਸਰਣਿ ਨਾਨਕ ਪ੍ਰਭ ਪੁਰਖ ਅਪਾਰ ||੪||੩੨||੪੫||

Saran Naanak Prabh Purakh Apaar ||4||32||45||

Nanak seeks the Sanctuary of God, the Primal, the Infinite. ||4||32||45||

ਭੈਰਉ (ਮਃ ੫) (੪੫) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੬

Raag Bhaira-o Guru Arjan Dev

ਭੈਰਉ ਮਹਲਾ ੫ ||

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੯

ਗੁਰ ਸੁਪ੍ਰਸੰਨ ਹੋਏ ਭਉ ਗਏ ||

Gur Suprasann Hoeae Bho Geae ||

When the Guru was totally pleased, my fear was taken away.

ਭੈਰਉ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੬

Raag Bhaira-o Guru Arjan Dev

ਨਾਮ ਨਿਰੰਜਨ ਮਨ ਮਹਿ ਲਏ ||

Naam Niranjana Man Mehi Leae ||

I enshrine the Name of the Immaculate Lord within my mind.

ਭੈਰਉ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੭

Raag Bhaira-o Guru Arjan Dev

ਦੀਨ ਦਇਆਲ ਸਦਾ ਕਿਰਪਾਲ ||

Dheen Dhaeiaal Sadhaa Kirapaal ||

He is Merciful to the meek, forever Compassionate.

ਭੈਰਉ (ਮਃ ੫) (੪੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੭

Raag Bhaira-o Guru Arjan Dev

ਬਿਨਸਿ ਗਏ ਸਗਲੇ ਜੰਜਾਲ ॥੧॥

Binas Geae Sagalae Janjaal ||1||

All my entanglements are finished. ||1||

ਭੈਰਉ (ਮਃ ੫) (੪੬) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੭

Raag Bhaira-o Guru Arjan Dev

ਸੂਖ ਸਹਜ ਆਨੰਦ ਘਨੇ ॥

Sookh Sehaj Aanandh Ghanae ||

I have found peace, poise, and myriads of pleasures.

ਭੈਰਉ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੮

Raag Bhaira-o Guru Arjan Dev

ਸਾਧਸੰਗਿ ਮਿਟੇ ਭੈ ਭਰਮਾ ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ ॥

Saadhhasang Mittae Bhai Bharamaa Anmrith Har Har Rasan Bhanee ||1|| Rehaao ||

In the Saadh Sangat, the Company of the Holy, fear and doubt are dispelled. My tongue chants the Ambrosial Name of the Lord, Har, Har. ||1||Pause||

ਭੈਰਉ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੮

Raag Bhaira-o Guru Arjan Dev

ਚਰਨ ਕਮਲ ਸਿਉ ਲਾਗੋ ਹੇਤੁ ॥

Charan Kamal Sio Laago Haeth ||

I have fallen in love with the Lord's Lotus Feet.

ਭੈਰਉ (ਮਃ ੫) (੪੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੯

Raag Bhaira-o Guru Arjan Dev

ਖਿਨ ਮਹਿ ਬਿਨਸਿਓ ਮਹਾ ਪਰੇਤੁ ॥

Khin Mehi Binasiou Mehaa Paraeth ||

In an instant, the terrible demons are destroyed.

ਭੈਰਉ (ਮਃ ੫) (੪੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੯

Raag Bhaira-o Guru Arjan Dev

ਆਠ ਪਹਰ ਹਰਿ ਹਰਿ ਜਪੁ ਜਾਪਿ ॥

Aath Pehar Har Har Jap Jaap ||

Twenty-four hours a day, I meditate and chant the Name of the Lord, Har, Har.

ਭੈਰਉ (ਮਃ ੫) (੪੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੯

Raag Bhaira-o Guru Arjan Dev

ਰਾਖਨਹਾਰ ਗੋਵਿੰਦ ਗੁਰ ਆਪਿ ॥੨॥

Raakhanehaar Govindh Gur Aap ||2||

The Guru is Himself the Savior Lord, the Lord of the Universe. ||2||

ਭੈਰਉ (ਮਃ ੫) (੪੬) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੦

Raag Bhaira-o Guru Arjan Dev

ਅਪਨੇ ਸੇਵਕ ਕਉ ਸਦਾ ਪ੍ਰਤਿਪਾਰੈ ॥

Apanae Saevak Ko Sadhaa Prathipaarai ||

He Himself cherishes His servant forever.

ਭੈਰਉ (ਮਃ ੫) (੪੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੦

Raag Bhaira-o Guru Arjan Dev

ਭਗਤ ਜਨਾ ਕੇ ਸਾਸ ਨਿਹਾਰੈ ॥

Bhagath Janaa Kae Saas Nihaarai ||

He watches over every breath of His humble devotee.

ਭੈਰਉ (ਮਃ ੫) (੪੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੦

Raag Bhaira-o Guru Arjan Dev

ਮਾਨਸ ਕੀ ਕਹੁ ਕੇਤਕ ਬਾਤ ॥

Maanas Kee Kahu Kaethak Baath ||

Tell me, what is the nature of human beings?

ਭੈਰਉ (ਮਃ ੫) (੪੬) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੧

Raag Bhaira-o Guru Arjan Dev

ਜਮ ਤੇ ਰਾਖੈ ਦੇ ਕਰਿ ਹਾਥ ॥੩॥

Jam Thae Raakhai Dhae Kar Haathh ||3||

The Lord extends His Hand, and saves them from the Messenger of Death. ||3||

ਭੈਰਉ (ਮਃ ੫) (੪੬) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੧

Raag Bhaira-o Guru Arjan Dev

ਨਿਰਮਲ ਸੋਭਾ ਨਿਰਮਲ ਰੀਤਿ ॥

Niramal Sobhaa Niramal Reeth ||

Immaculate is the Glory, and Immaculate is the way of life,

ਭੈਰਉ (ਮਃ ੫) (੪੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੧

Raag Bhaira-o Guru Arjan Dev

ਪਾਰਬ੍ਰਹਮੁ ਆਇਆ ਮਨਿ ਚੀਤਿ ॥

Paarabreham Aaeiaa Man Cheeth ||

Of those who remember the Supreme Lord God in their minds.

ਭੈਰਉ (ਮਃ ੫) (੪੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੨

Raag Bhaira-o Guru Arjan Dev

ਕਰਿ ਕਿਰਪਾ ਗੁਰਿ ਦੀਨੋ ਦਾਨੁ ॥

Kar Kirapaa Gur Dheeno Dhaan ||

The Guru, in His Mercy, has granted this Gift.

ਭੈਰਉ (ਮਃ ੫) (੪੬) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੨

Raag Bhaira-o Guru Arjan Dev

ਨਾਨਕ ਪਾਇਆ ਨਾਮੁ ਨਿਧਾਨੁ ॥੪॥੩੩॥੪੬॥

Naanak Paaeiaa Naam Nidhhaan ||4||33||46||

Nanak has obtained the treasure of the Naam, the Name of the Lord. ||4||33||46||

ਭੈਰਉ (ਮਃ ੫) (੪੬) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੨

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੯

ਕਰਣ ਕਾਰਣ ਸਮਰਥੁ ਗੁਰੁ ਮੇਰਾ ॥

Karan Kaaran Samarathh Gur Maeraa ||

My Guru is the All-powerful Lord, the Creator, the Cause of causes.

ਭੈਰਉ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੩

Raag Bhaira-o Guru Arjan Dev

ਜੀਅ ਪ੍ਰਾਣ ਸੁਖਦਾਤਾ ਨੇਰਾ ॥

Jeea Praan Sukhadhaathaa Naeraa ||

He is the Soul, the Breath of Life, the Giver of Peace, always near.

ਭੈਰਉ (ਮਃ ੫) (੪੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੩

Raag Bhaira-o Guru Arjan Dev

ਭੈ ਭੰਜਨ ਅਬਿਨਾਸੀ ਰਾਇ ॥

Bhai Bhanjan Abinaasee Raae ||

He is the Destroyer of fear, the Eternal, Unchanging, Sovereign Lord King.

ਭੈਰਉ (ਮਃ ੫) (੪੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੪

Raag Bhaira-o Guru Arjan Dev

ਦਰਸਨਿ ਦੇਖਿਐ ਸਭੁ ਦੁਖੁ ਜਾਇ ॥੧॥

Dharasan Dhaekhiyai Sabh Dhukh Jaee ||1||

Gazing upon the Blessed Vision of His Darshan, all fear is dispelled. ||1||

ਭੈਰਉ (ਮਃ ੫) (੪੭) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੪

Raag Bhaira-o Guru Arjan Dev

ਜਤ ਕਤ ਪੇਖਉ ਤੇਰੀ ਸਰਣਾ ॥

Jath Kath Paekho Thaeree Saranaa ||

Wherever I look, is the Protection of Your Sanctuary.

ਭੈਰਉ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੪

Raag Bhaira-o Guru Arjan Dev

ਬਲਿ ਬਲਿ ਜਾਈ ਸਤਿਗੁਰ ਚਰਣਾ ॥੧॥ ਰਹਾਉ ॥

Bal Bal Jaaee Sathigur Charanaa ||1|| Rehaao ||

I am a sacrifice, a sacrifice to the Feet of the True Guru. ||1||Pause||

ਭੈਰਉ (ਮਃ ੫) (੪੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੪

Raag Bhaira-o Guru Arjan Dev

ਪੂਰਨ ਕਾਮ ਮਿਲੇ ਗੁਰਦੇਵ ॥

Pooran Kaam Milae Guradhaev ||

My tasks are perfectly accomplished, meeting the Divine Guru.

ਭੈਰਉ (ਮਃ ੫) (੪੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੫

Raag Bhaira-o Guru Arjan Dev

ਸਭਿ ਫਲਦਾਤਾ ਨਿਰਮਲ ਸੇਵ ॥

Sabh Faladhaathaa Niramal Saev ||

He is the Giver of all rewards. Serving Him, I am immaculate.

ਭੈਰਉ (ਮਃ ੫) (੪੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੫

Raag Bhaira-o Guru Arjan Dev

ਕਰੁ ਗਹਿ ਲੀਨੇ ਅਪੁਨੇ ਦਾਸ ॥

Kar Gehi Leenae Apunae Dhaas ||

He reaches out with His Hand to His slaves.

ਭੈਰਉ (ਮਃ ੫) (੪੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੬

Raag Bhaira-o Guru Arjan Dev

ਰਾਮ ਨਾਮੁ ਰਿਦ ਦੀਓ ਨਿਵਾਸ ॥੨॥

Raam Naam Ridh Dheeou Nivaas ||2||

The Name of the Lord abides in their hearts. ||2||

ਭੈਰਉ (ਮਃ ੫) (੪੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੬

Raag Bhaira-o Guru Arjan Dev

ਸਦਾ ਅਨੰਦੁ ਨਾਹੀ ਕਿਛੁ ਸੋਗੁ ॥

Sadhaa Anandh Naahee Kishh Sog ||

They are forever in bliss, and do not suffer at all.

ਭੈਰਉ (ਮਃ ੫) (੪੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੬

Raag Bhaira-o Guru Arjan Dev

ਦੁਖੁ ਦਰਦੁ ਨਹ ਬਿਆਪੈ ਰੋਗੁ ॥

Dhookh Dharadh Neh Biaapai Rog ||

No pain, sorrow or disease afflicts them.

ਭੈਰਉ (ਮਃ ੫) (੪੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੭

Raag Bhaira-o Guru Arjan Dev

ਸਭੁ ਕਿਛੁ ਤੇਰਾ ਤੂ ਕਰਣੈਹਾਰੁ ॥

Sabh Kishh Thaeraa Thoo Karanaihaar ||

Everything is Yours, O Creator Lord.

ਭੈਰਉ (ਮਃ ੫) (੪੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੭

Raag Bhaira-o Guru Arjan Dev

ਪਾਰਬ੍ਰਹਮ ਗੁਰ ਅਗਮ ਅਪਾਰ ॥੩॥

Paarabreham Gur Agam Apaar ||3||

The Guru is the Supreme Lord God, the Inaccessible and Infinite. ||3||

ਭੈਰਉ (ਮਃ ੫) (੪੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੭

Raag Bhaira-o Guru Arjan Dev

ਨਿਰਮਲ ਸੋਭਾ ਅਚਰਜ ਬਾਣੀ ॥

Niramal Sobhaa Acharaj Baanee ||

His Glorious Grandeur is immaculate, and the Bani of His Word is wonderful!

ਭੈਰਉ (ਮਃ ੫) (੪੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੮

Raag Bhaira-o Guru Arjan Dev

ਪਾਰਬ੍ਰਹਮ ਪੂਰਨ ਮਨਿ ਭਾਣੀ ॥

Paarabreham Pooran Man Bhaanee ||

The Perfect Supreme Lord God is pleasing to my mind.

ਭੈਰਉ (ਮਃ ੫) (੪੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੮

Raag Bhaira-o Guru Arjan Dev

ਜਲਿ ਥਲਿ ਮਹੀਅਲਿ ਰਵਿਆ ਸੋਇ ॥

Jal Thhal Meheal Raviaa Soe ||

He is permeating the waters, the lands and the skies.

ਭੈਰਉ (ਮਃ ੫) (੪੭) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੮

Raag Bhaira-o Guru Arjan Dev

ਨਾਨਕ ਸਭੁ ਕਿਛੁ ਪ੍ਰਭ ਤੇ ਹੋਇ ॥੪॥੩੪॥੪੭॥

Naanak Sabh Kishh Prabh Thae Hoe ||4||34||47||

O Nanak, everything comes from God. ||4||34||47||

ਭੈਰਉ (ਮਃ ੫) (੪੭) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੯

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ॥

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੯

ਮਨੁ ਤਨੁ ਰਾਤਾ ਰਾਮ ਰੰਗਿ ਚਰਣੇ ॥

Man Than Raathaa Raam Rang Charanae ॥

My mind and body are imbued with the Love of the Lord's Feet.

ਭੈਰਉ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੯ ਪੰ. ੧੯

Raag Bhaira-o Guru Arjan Dev